

“ਸਦਾ ਸਮਰਥ ਰਹਿਣ ਦੀ ਸਹਿਜ ਵਿਧੀ - ਸੁਭਚਿੰਤਨ ਕਰੋ ਅਤੇ ਸੁਭਚਿੰਤਕ ਬਣੋ”

ਅੱਜ ਸਨੇਹ ਸੰਪੰਨ ਸਮ੍ਰਿਤੀ ਦਿਵਸ ਹੈ। ਚਾਰੋਂ ਪਾਸੇ ਦੇ ਬੱਚਿਆਂ ਦੇ ਸਨੇਹ ਦਾ, ਦਿਲ ਦਾ ਆਵਾਜ਼ ਬਾਪਦਾਦਾ ਦੇ ਕੋਲ ਪਹੁੰਚ ਗਿਆ ਹੈ। ਇਹ ਸਨੇਹ ਸੁਖ ਸਵਰੂਪ ਸਨੇਹ ਹੈ। ਬਾਪਦਾਦਾ ਇਸ ਦਿਵਸ ਨੂੰ ਸਮ੍ਰਿਤੀ ਦਿਵਸ ਦੇ ਨਾਲ - ਨਾਲ ਸਮਰਥੀ ਦਿਵਸ ਕਹਿੰਦੇ ਹਨ ਕਿਉਂਕਿ ਬ੍ਰਹਮਾ ਬਾਪ ਨੇ ਆਪਣੇ ਸਾਕਾਰ ਸਵਰੂਪ ਵਿੱਚ ਸਰਵ ਕੰਮ ਕਰਨ ਦੀ ਸਮਰਥੀਆਂ ਮਤਲਬ ਸ਼ਕਤੀਆਂ ਸਾਕਾਰ ਰੂਪ ਵਿੱਚ ਬੱਚਿਆਂ ਨੂੰ ਅਰਪਣ ਕੀਤੀ। ਇਸ ਦਿਵਸ ਨੂੰ ਸਨ ਸ਼ੇਜ ਫਾਦਰ ਦੇ ਵਰਦਾਨ ਦਾ ਦਿਨ ਕਿਹਾ ਜਾਂਦਾ ਹੈ। ਸਾਕਾਰ ਰੂਪ ਵਿੱਚ ਬੱਚਿਆਂ ਨੂੰ ਅੱਗੇ ਕੀਤਾ ਅਤੇ ਫਰਿਸ਼ਤਾ ਸਵਰੂਪ ਵਿੱਚ ਆਪਣੇ ਬੱਚਿਆਂ ਦੀ ਅਤੇ ਵਿਸ਼ਵ ਦੀ ਸੇਵਾ ਸ਼ੁਰੂ ਕੀਤੀ। ਇਹ 18 ਜਨਵਰੀ ਦਾ ਦਿਵਸ ਬ੍ਰਹਮਾ ਬਾਪ ਦੇ ਸੰਪੂਰਨ ਨਸ਼ਟੇਮੇਹਾ ਸਮ੍ਰਿਤੀ ਸਵਰੂਪ ਦਾ ਰਿਹਾ। ਜਿਵੇਂ ਗੀਤਾ ਦੇ 18 ਅਧਿਆਏ ਦਾ ਸਾਰ ਹੈ - ਭਗਵਾਨ ਨੇ ਅਰਜੁਨ ਨੂੰ ਨਸ਼ਟੇਮੇਹਾ ਸਵਰੂਪ ਬਣਾਇਆ। ਤਾਂ ਇਹ 18 ਯਾਦਗਾਰ ਹਨ ਕਿ ਬ੍ਰਹਮਾ ਬਾਪ ਕਿੰਨਾ ਹੀ ਬੱਚਿਆਂ ਦੇ ਪ੍ਰੀਤੀ ਅਤਿ ਸਨੇਹੀ ਰਹੇ, ਜੋ ਬੱਚੇ ਅਨੁਭਵੀ ਹਨ ਕਿ ਸਦਾ ਸੇਵਾ ਦੇ ਨਿਮਿਤ ਬੱਚਿਆਂ ਨੂੰ ਕਿੰਨਾ ਯਾਦ ਕਰਦੇ - ਅਨੁਭਵੀ ਹੈ ਨਾ! ਮੇਹ ਨਹੀਂ ਰਿਹਾ ਪਰ ਦਿਲ ਦਾ ਪਿਆਰ ਰਿਹਾ ਕਿਉਂਕਿ ਮੇਹ ਉਸਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਆਪਣਾ ਸਵਾਰਥ ਹੋਵੇ। ਤਾਂ ਬ੍ਰਹਮਾ ਬਾਪ ਦਾ ਆਪਣਾ ਸਵਾਰਥ ਨਹੀਂ ਰਿਹਾ, ਪਰ ਬੱਚਿਆਂ ਵਿੱਚ ਸੇਵਾ ਅਰਥ ਅਤਿ ਸਨੇਹ ਰਿਹਾ। ਫਿਰ ਵੀ ਨਾਲ ਰਹਿੰਦੇ, ਬੱਚਿਆਂ ਨੂੰ ਸਾਹਮਣੇ ਦੇਖਦੇ ਵੀ ਕੋਈ ਦੇਹ ਦੇ ਰੂਪ ਵਿੱਚ ਯਾਦ ਸਤਾਈ ਨਹੀਂ। ਇਕਦਮ ਨਿਆਰਾ ਤੇ ਪਿਆਰਾ ਰਿਹਾ ਇਸਲਈ ਕਿਹਾ ਜਾਂਦਾ ਹੈ ਸਮ੍ਰਿਤੀ ਸਵਰੂਪ ਨਸ਼ਟੇਮੇਹਾ। ਕੋਈ ਮੇਰਾਪਨ ਨਹੀਂ ਰਿਹਾ, ਦੇਹਭਾਨ ਤੋਂ ਵੀ ਨਸ਼ਟੇਮੇਹਾ। ਤਾਂ ਇਹ ਦਿਵਸ ਇਵੇਂ ਫਾਲੇ ਫਾਦਰ ਦਾ ਪਾਠ ਪੜ੍ਹਾਉਣ ਦਾ ਦਿਵਸ ਰਿਹਾ।

ਇਹ ਅਵਿਅਕਤ ਦਿਵਸ ਦੁਨੀਆਂ ਦੀ ਅੰਨਜਾਨ ਆਤਮਾਵਾਂ ਨੂੰ ਪਰਮਾਤਮਾ ਕੰਮ ਦੇ ਵਲ ਜਗਾਉਣ ਦਾ ਰਿਹਾ ਕਿਉਂਕਿ ਮਿੱਜੇਰਟੀ ਲੋਕ ਬ੍ਰਹਮਾ ਬਾਪ ਨੂੰ ਦੇਖਕੇ ਇਹ ਹੀ ਸੋਚਦੇ ਜਾਂ ਸਮਝਦੇ ਸਨ ਕਿ ਇਹਨਾਂ ਦਾ ਪਰਮ ਆਤਮਾ ਬ੍ਰਹਮਾ ਹੈ। ਇਹ ਬ੍ਰਹਮਾਕੁਮਾਰੀਆਂ, ਬ੍ਰਹਮਾ ਨੂੰ ਹੀ ਭਗਵਾਨ ਮਨਦੀਆਂ ਹਨ। ਅਤੇ ਬ੍ਰਹਮਾ ਨੇ ਸਾਕਾਰ ਵਿੱਚ ਪਾਰੂ ਪਰਿਵਰਤਨ ਕੀਤਾ ਤਾਂ ਕੀ ਸੋਚਣ ਲੱਗੇ ਕਿ ਹੁਣ ਤਾਂ ਬ੍ਰਹਮਾਕੁਮਾਰੀਆਂ ਦਾ ਭਗਵਾਨ ਚਲਾ ਗਿਆ ਅਤੇ ਇਹ ਬ੍ਰਹਮਾਕੁਮਾਰੀਆਂ ਦਾ ਕੰਮ ਅੱਜ ਨਹੀਂ ਤਾਂ ਕਲ ਸਮਾਪਤ ਹੋ ਜਾਏਗਾ। ਪਰ ਤੁਸੀਂ ਜਾਣਦੇ ਹੋ ਕਿ ਇਹਨਾਂ ਦਾ ਕਰਾਵਨਹਾਰ ਬ੍ਰਹਮਾ ਦਵਾਰਾ ਵੀ ਪਰਮ ਆਤਮਾ ਸੀ, ਹੈ ਅਤੇ ਅੰਤ ਤੱਕ ਰਹੇਗਾ। ਤਾਂ ਇਹ ਪ੍ਰਮਾਤਮ ਕੰਮ ਹੈ, ਵਿਅਕਤੀ ਦਾ ਕੰਮ ਨਹੀਂ ਹੈ। ਇਹ ਪਹਿਚਾਣ ਬ੍ਰਹਮਾ ਬਾਪ ਦੇ ਸਾਕਾਰ ਪਾਰੂ ਪਰਿਵਰਤਨ ਹੋਣ ਦੇ ਬਾਅਦ ਸਮਝਦੇ ਹਨ ਕਿ ਇਹਨਾਂ ਨੂੰ ਕੋਈ ਸ਼ਕਤੀ ਚਲਾ ਰਹੀ ਹੈ, ਹੁਣ ਵੀ ਵਿਚਾਰੇ ਪਰਮ ਆਤਮਾ ਨੂੰ ਨਹੀਂ ਜਾਣਦੇ। ਪਰ ਕੋਈ ਸ਼ਕਤੀ ਕੰਮ ਕਰ ਰਹੀ ਹੈ, ਉਹ ਕਿਹੜੀ ਸ਼ਕਤੀ ਹੈ, ਉਸਨੂੰ ਵੀ ਦੇਖ ਰਹੇ ਹਨ, ਸੋਚ ਰਹੇ ਹਨ ਅਤੇ ਆਖਿਰ ਤਾਂ ਸਮਝਣਾ ਹੀ ਹੈ। ਤਾਂ ਕਿਸਦਾ ਕੰਮ ਹੈ? ਬ੍ਰਹਮਾ ਬਾਪ ਦਾ ਜਾਂ ਪਰਮ ਆਤਮਾ ਦਾ ਬ੍ਰਹਮਾ ਦਵਾਰਾ? ਕਿਸਦਾ ਕੰਮ ਹੈ?

ਜੇ ਬੱਚੇ ਸਾਕਾਰ ਦੇ ਬਾਅਦ ਆਏ ਹਨ ਉਹ ਸੋਚਦੇ ਹਨ ਕਿ ਬ੍ਰਹਮਾ ਬਾਬਾ ਨੇ ਆਪਣਾ ਸਾਕਾਰ ਪਾਰੂ ਇਨ੍ਹਾਂ ਜਲਦੀ ਕਿਉਂ ਪੂਰਾ ਕੀਤਾ? ਅਸੀਂ ਤਾਂ ਦੇਖਦੇ ਨਾ! ਅਸੀਂ ਤਾਂ ਮਿਲਦੇ ਨਾ! ਸੋਚਦੇ ਹੋ ਨਾ! ਪਰ ਕਲਪ ਪਹਿਲੇ ਦਾ ਵੀ ਗਾਇਨ ਹੈ ਕਿ ਕੋਰਵ ਸੈਨਾ ਦੇ ਨਿਮਿਤ ਬਣੇ ਹੋਏ ਮਹਾਵੀਰ ਦਾ ਕਲਿਆਣ ਕਿਸ ਦਵਾਰਾ ਹੋਇਆ? ਸ਼ਕਤੀ ਦਵਾਰਾ ਹੋਇਆ ਨਾ! ਤਾਂ ਸ਼ਕਤੀਆਂ ਦਾ ਪਾਰੂ ਡਰਾਮੇ ਵਿੱਚ ਸਾਕਾਰ ਰੂਪ ਵਿੱਚ ਨੂੰਧਿਆ ਹੋਇਆ ਹੈ। ਅਤੇ ਸਭ ਮੰਨਦੇ ਵੀ ਹਨ ਕਿ ਮਾਤਰ ਸ਼ਕਤੀ ਦੇ ਬਿਨਾਂ ਇਸ ਵਿਸ਼ਵ ਦਾ ਕਲਿਆਣ ਹੋਣਾ ਅਸੰਭਵ ਹੈ। ਤਾਂ ਬ੍ਰਹਮਾ ਬਾਪ ਫਰਿਸ਼ਤਾ ਕਿਉਂ ਬਣਿਆ? ਸਾਕਾਰ ਪਾਰੂ ਪਰਿਵਰਤਨ ਕਿਉਂ ਹੋਇਆ? ਜੇਕਰ ਬ੍ਰਹਮਾ ਬਾਪ ਫਰਿਸ਼ਤਾ ਰੂਪ ਨਹੀਂ ਧਾਰਨ ਕਰਦੇ ਤਾਂ ਤੁਸੀਂ ਇਨੀਆਂ ਆਤਮਾਵਾਂ ਇੱਥੇ ਪਹੁੰਚ ਨਹੀਂ ਪਾਉਂਦੀਆ ਕਿਉਂਕਿ ਵਾਯੂਮੰਡਲ ਦੀਆਂ ਭ੍ਰਾਂਤੀਆਂ ਇਸ ਵਿਸ਼ਵ ਕ੍ਰਾਂਤੀ ਦੇ ਕੰਮ ਨੂੰ ਹਲਕਾ ਕਰ ਰਹੀਆਂ ਸਨ। ਤਾਂ ਬ੍ਰਹਮਾ ਬਾਪ ਦਾ ਫਰਿਸ਼ਤਾ ਬਣਨਾ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਦੇ ਭਾਗ ਖੁਲ੍ਹਣ ਦਾ ਕਾਰਣ ਰਿਹਾ। ਹੁਣ ਫਰਿਸ਼ਤੇ ਰੂਪ ਵਿੱਚ ਜੇ ਸੇਵਾ ਦੀ ਫਾਸਟ ਗਤੀ ਹੈ ਉਹ ਦੇਖ ਰਹੇ ਹੋ ਨਾ! ਫਾਸਟ ਗਤੀ ਹੋਈ ਜਾਂ ਘੱਟ ਗਤੀ ਹੋਈ? ਫਾਸਟ ਹੋਈ ਨਾ! ਤਾਂ ਫਾਸਟ ਗਤੀ ਹੋਈ ਤਾਂ ਹੀ ਤੁਸੀਂ ਇੱਥੇ ਪਹੁੰਚੇ ਹੋ। ਨਹੀਂ ਤਾਂ ਸੋਏ ਹੋਏ ਸੀ ਚੰਗੀ ਤਰ੍ਹਾਂ ਨਾਲ। ਤਾਂ ਅੱਜ ਦਾ ਦਿਵਸ ਇਵੇਂ ਦਾ ਨਹੀਂ ਹੈ ਜਿਵੇਂ ਲੋਕ ਮੰਨਾਉਂਦੇ ਹਨ - ਚਲਾ ਗਿਆ, ਚਲਾ ਗਿਆ। ਪਰ ਉਮੰਗ - ਉਤਸਾਹ ਆਉਂਦਾ ਹੈ ਕਿ ਫਾਲੇ ਫਾਦਰ, ਅਸੀਂ ਵੀ ਇਵੇਂ ਸਮ੍ਰਿਤੀ ਸਵਰੂਪ ਨਸ਼ਟੇਮੇਹਾ ਬਣੀਏ। ਇਹ ਪ੍ਰੈਕਟੀਕਲ ਪਾਠ ਪੜ੍ਹਣ ਦਾ ਦਿਵਸ ਹੈ।

ਅੱਜ ਤੁਸੀਂ ਕਿਸੇ ਦੇ ਵੀ ਦਿਲ ਵਿੱਚੋਂ ਦੁੱਖ ਦੇ ਅਥਰੂ ਨਿਕਲੇ? ਨਿਕਲੇ ਜਾਂ ਅੰਦਰ ਅੰਦਰ ਥੋੜ੍ਹਾ ਆਇਆ! ਜਿਸਨੂੰ ਦੁੱਖ ਦੀ ਥੋੜੀ ਜਿਹੀ ਲਹਿਰ ਆਈ ਉਹ ਹੱਥ ਉਠਾਓ। ਦੁੱਖ ਹੋਇਆ? ਨਹੀਂ ਹੋਇਆ? ਅੱਜ ਦੇ ਦਿਨ ਤੇ ਬ੍ਰਹਮਾ ਬਾਪ ਨੂੰ ਸੇਵਾ ਦਾ ਸਾਥੀ ਬਣਾਉਣ ਦਾ ਦਿਨ ਹੈ। ਤੁਸੀਂ ਸਭ ਸਾਥੀ ਹੋ ਜਾਂ ਸਾਕਸ਼ੀ ਹੋ? ਸੇਵਾ ਦੇ ਸਾਥੀ ਅਤੇ ਮਾਇਆ ਦੇ ਪ੍ਰਸਥਿਤੀਆਂ ਦੇ ਸਾਕਸ਼ੀ। ਮਾਇਆ ਨੂੰ ਤੇ ਵੇਲਕਮ ਕੀਤਾ ਹੈ

ਨਾ ਕਿ ਘਬਰਾਉਂਦੇ ਹੋ - ਹਾਏ, ਕੀ ਹੋ ਗਿਆ! ਥੋੜ੍ਹਾ - ਥੋੜ੍ਹਾ ਘਬਰਾਉਂਦੇ ਹੋ? ਮਾਇਆ ਦੇ ਹਲਕੇ - ਹਲਕੇ ਰੂਪਾਂ ਨੂੰ ਤਾਂ ਤੁਸੀਂ ਵੀ ਜਾਣ ਗਏ ਹੋ ਅਤੇ ਮਾਇਆ ਵੀ ਸੋਚਦੀ ਹੈ ਕਿ ਇਹ ਜਾਨ ਗਏ ਹਨ ਪਰ ਜਦੋਂ ਕੋਈ ਵੀ ਵਿਕਰਾਲ ਰੂਪ ਦੀ ਮਾਇਆ ਆਏ ਤਾਂ ਸਦਾ ਸਾਕਸ਼ੀ ਹੋਕੇ ਖੇਡ ਕਰੇ। ਜਿਵੇਂ ਉਹ ਕੁਸ਼ਤੀ ਦਾ ਖੇਡ ਹੁੰਦਾ ਹੈ ਨਾ, ਦੇਖਿਆ ਹੈ ਕਿ ਦਿਖਾਈਏ? ਇੱਥੇ ਬੱਚੇ ਕਰਕੇ ਦਿਖਾਉਂਦੇ ਹਨ ਨਾ! ਤਾਂ ਸਮਝੋ ਕਿ ਇਹ ਕੁਸ਼ਤੀ ਦਾ ਖੇਲ੍ਹ, ਖੇਲ੍ਹ ਰਹੇ ਹਨ, ਚੰਗੀ ਤਰ੍ਹਾਂ ਨਾਲ ਮਾਰੋ। ਘਬਰਾਓ ਨਹੀਂ, ਖੇਡ ਹੈ। ਤਾਂ ਸਾਕਸ਼ੀ ਹੋਕੇ ਖੇਡ ਕਰਨ ਵਿੱਚ ਮਜ਼ਾ ਆਉਂਦਾ ਹੈ ਅਤੇ ਮਾਇਆ ਆ ਗਈ, ਮਾਇਆ ਆ ਗਈ ਤਾਂ ਘਬਰਾ ਜਾਂਦੇ ਹਨ। ਕੁਝ ਵੀ ਤਾਕਤ ਹੁਣ ਮਾਇਆ ਵਿੱਚ ਨਹੀਂ ਹੈ। ਸਿਰਫ਼ ਬਾਹਰ ਦਾ ਸ਼ੋਰ ਦਾ ਰੂਪ ਹੈ ਪਰ ਬਿੱਲੀ ਵੀ ਨਹੀਂ ਹੈ। ਸਿਰਫ਼ ਤੁਸੀਂ ਲੋਕਾਂ ਨੂੰ ਘਬਰਾਉਣ ਦੇ ਲਈ ਵੱਡਾ ਰੂਪ ਲੈ ਆਉਂਦੀ ਹੈ ਫਿਰ ਸੋਚਦੇ ਹੋ ਪਤਾ ਨਹੀਂ ਕਿ ਹੁਣ ਕੀ ਹੋਵੇਗਾ! ਤਾਂ ਇਹ ਵੀ ਕਦੀ ਨਹੀਂ ਕਰੋ - ਕੀ ਕਰਾਂ, ਕਿਵੇਂ ਹੋਵੇਗਾ, ਕੀ ਹੋਵੇਗਾ..., ਪਰ ਬਾਪਦਾਦਾ ਨੇ ਪਹਿਲੇ ਵੀ ਇਹ ਪਾਠ ਪੜ੍ਹਾਇਆ ਹੈ ਕਿ ਜੇ ਹੋ ਰਿਹਾ ਹੈ ਉਹ ਚੰਗਾ ਅਤੇ ਜੇ ਹੋਣ ਵਾਲਾ ਹੈ ਉਹ ਹੋਰ ਵੀ ਚੰਗਾ। ਬ੍ਰਾਹਮਣ ਬਣਨਾ ਮਤਲਬ ਚੰਗਾ ਹੀ ਚੰਗਾ ਹੈ। ਭਾਵੇਂ ਗੱਲਾਂ ਇਵੇਂ ਹੁੰਦੀਆਂ ਹਨ ਜੇ ਕਦੀ ਆਪਣੇ ਸੁਪਨੇ ਵਿੱਚ ਵੀ ਨਹੀਂ ਹੁੰਦੀਆਂ ਅਤੇ ਕਈ ਗੱਲਾਂ ਇਵੇਂ ਦੀਆਂ ਹੁੰਦੀਆਂ ਹਨ ਜੇ ਅਗਿਆਨ ਕਾਲ ਵਿੱਚ ਨਹੀਂ ਹੋਣਗੀਆਂ ਪਰ ਗਿਆਨ ਦੇ ਬਾਅਦ ਹੋਈਆਂ ਹਨ, ਅਗਿਆਨਕਾਲ ਵਿੱਚ ਕਦੀ ਬਿਜਨੇਸ ਬੱਲੇ - ਉੱਪਰ ਨਹੀਂ ਹੋਇਆ ਹੋਵੇਗਾ ਅਤੇ ਗਿਆਨ ਵਿੱਚ ਆਉਣ ਤੋਂ ਬਾਅਦ ਹੋ ਗਿਆ, ਘਬਰਾ ਜਾਂਦੇ ਹਨ - ਹਾਏ, ਗਿਆਨ ਛੱਡ ਦਈਏ! ਪਰ ਕੋਈ ਵੀ ਪ੍ਰਸਥਿਤੀ ਆਉਂਦੀ ਹੈ ਤਾਂ ਉਸ ਪ੍ਰਸਥਿਤੀ ਨੂੰ ਆਪਣੇ ਥੋੜ੍ਹੇ ਸਮੇਂ ਦੇ ਲਈ ਸਿੱਖਿਅਕ ਸਮਝੋ। ਸਿੱਖਿਅਕ ਕੀ ਕਰਦਾ ਹੈ? ਸਿੱਖਿਆ ਦਿੰਦਾ ਹੈ ਨਾ! ਤਾਂ ਪ੍ਰਸਥਿਤੀ ਤੁਹਾਨੂੰ ਵਿਸ਼ੇਸ਼ ਦੇ ਸ਼ਕਤੀਆਂ ਦਾ ਅਨੁਭਵੀ ਬਣਾਉਂਦੀ ਹੈ - ਇੱਕ ਸਹਿਣਸ਼ਕਤੀ, ਨਿਆਰਾਪਨ, ਨਸ਼ਟੇਮੋਹਾ ਅਤੇ ਦੂਸਰਾ ਸਾਹਮਣਾ ਕਰਨ ਦੀ ਸ਼ਕਤੀ ਦਾ ਪਾਠ ਪੜ੍ਹਾਉਂਦੀ ਹੈ ਜਿਸਤੋਂ ਅੱਗੇ ਦੇ ਲਈ ਸਿੱਖ ਲਵੇ ਕਿ ਇਹ ਪ੍ਰਸਥਿਤੀ, ਇਹ ਦੇ ਪਾਠ ਪੜ੍ਹਾਉਣ ਲਈ ਆਈ ਹੈ। ਅਤੇ ਜੇ ਕਹਿੰਦੇ ਰਹਿੰਦੇ ਹੋ ਅਸੀਂ ਤਾਂ ਟਰੱਸਟੀ ਹਾਂ, ਮੇਰਾ ਕੁਝ ਨਹੀਂ ਹੈ, ਠੱਗੀ ਨਾਲ ਤੇ ਨਹੀਂ ਕਹਿੰਦੇ! ਦਿਲ ਨਾਲ ਕਹਿੰਦੇ ਹੋ? ਟ੍ਰਸਟੀ ਹੋ ਕਿ ਥੋੜ੍ਹਾ ਗ੍ਰਹਿਸਤੀ ਹੋ? ਕਦੀ ਗ੍ਰਹਿਸਤੀ ਬਣ ਜਾਂਦੇ ਕਦੀ ਟ੍ਰਸਟੀ ਬਣ ਜਾਂਦੇ?

ਨਿਊ ਇਅਰ ਵਿੱਚ ਬਾਪਦਾਦਾ ਨੂੰ ਦੇ - ਚਾਰ ਖਿਡੌਣੇ ਦਿੱਤੇ ਸਨ, ਉਸ ਵਿੱਚ ਕੀ ਸੀ ਕਿ ਇੱਕ ਪਾਸੇ ਕਰੋ ਤਾਂ ਭਰਾ ਹਨ, ਦੂਸਰੇ ਪਾਸੇ ਕਰੋ ਤਾਂ ਫੀਮੇਲ ਹੈ, ਇੱਕ ਹੀ ਖਿਡੌਣਾ ਬਦਲ ਜਾਂਦਾ ਸੀ। ਇੱਕ ਸੈਕਿੰਡ ਵਿੱਚ ਉਹ ਹੋ ਜਾਂਦਾ, ਇੱਕ ਸੈਕਿੰਡ ਵਿੱਚ ਉਹ ਹੋ ਜਾਂਦਾ। ਤਾਂ ਤੁਸੀਂ ਇਵੇਂ ਦੇ ਖਿਡੌਣੇ ਤਾਂ ਨਹੀਂ ਹੋ, ਹੁਣੇ - ਹੁਣੇ ਗ੍ਰਹਿਸਤੀ, ਹੁਣੇ - ਹੁਣੇ ਟ੍ਰਸਟੀ। ਥੋੜ੍ਹਾ - ਥੋੜ੍ਹਾ, ਕਦੀ - ਕਦੀ ਤਾਂ ਹੋ ਜਾਂਦਾ ਹੈ? ਘਬਰਾਉਂਦੇ ਹੋ ਤਾਂ ਮਾਇਆ ਸਮਝ ਜਾਂਦੀ ਹੈ, ਕਿ ਇਹ ਘਬਰਾ ਗਿਆ ਹੈ, ਮਾਰੇ ਚੰਗੀ ਤਰ੍ਹਾਂ ਨਾਲ, ਇਸਲਈ ਘਬਰਾਓ ਨਹੀਂ। ਟ੍ਰਸਟੀ ਹਨ ਮਤਲਬ ਪਹਿਲੇ ਤੋਂ ਹੀ ਸਭ ਕੁਝ ਛੁੱਟ ਗਿਆ। ਟ੍ਰਸਟੀ ਮਾਨਾ ਸਭ ਬਾਪ ਦੇ ਹਵਾਲੇ ਕਰ ਦਿੱਤਾ। ਮੇਰਾ ਕੀ ਹੋਵੇਗਾ! - ਬਸ ਗਾ ਗਾ ਆਉਂਦਾ ਹੈ ਨਾ ਤਾਂ ਗੜਬੜ ਹੁੰਦੀ ਹੈ। ਸਭ ਚੰਗਾ ਹੈ ਚੰਗਾ ਹੋਣਾ ਹੀ ਹੈ, ਨਿਸ਼ਚਿੰਤ ਹਨ - ਇਸਨੂੰ ਕਿਹਾ ਜਾਂਦਾ ਹੈ ਸਮਰਥ ਸਵਰੂਪ। ਤਾਂ ਅੱਜ ਦਾ ਦਿਨ ਕਿਹੜਾ ਹੈ? ਸਮਰਥ ਬਣਨ ਦਾ, ਨਸ਼ਟੇਮੋਹਾ ਹੋਣ ਦਾ। ਸਿਰਫ਼ ਬਾਬਾ ਬਹੁਤ ਯਾਦ ਆਏ, ਗੀਤ ਗਾਉਣੇ ਨਹੀਂ ਹਨ। ਤਾਂ ਬ੍ਰਹਮਾ ਬਾਪ ਦਾ ਫਰਿਸ਼ਤਾ ਰੂਪ ਹੋਣਾ ਡਰਾਮੇ ਵਿੱਚ ਪਰਮਾਤਮਾ ਕੰਮ ਨੂੰ ਪ੍ਰਤੱਖ ਕਰਨ ਦਾ ਨਿਮਿਤ ਕਾਰਣ ਬਣਿਆ। ਬ੍ਰਹਮਾ ਬਾਬਾ ਹੈ ਜਾਂ ਨਹੀਂ?(ਹੈ) ਦਿਖਾਈ ਤਾਂ ਦਿੰਦਾ ਨਹੀਂ!

ਦੇਖੋ, ਤੁਸੀਂ ਜੇ ਪਿੱਛੇ ਆਏ ਹੋ ਉਹ ਬਹੁਤ ਲੱਕੀ ਹੋ। ਕਿਉਂ? ਹੁਣ ਸੇਵਾ ਦੇ ਬਣੇ ਬਣਾਏ ਸਾਧਨਾਂ ਦੇ ਸਮੇਂ ਤੇ ਆਏ। ਮੱਖਣ ਕੱਢਿਆ 60 ਵਰ੍ਹੇ ਵਾਲਿਆਂ ਨੇ ਅਤੇ ਮੱਖਣ ਖਾਣ ਤੁਸੀਂ ਆ ਗਏ। ਅੱਜ ਹਿਸਟਰੀ ਸੁਣੀ ਹੋਵੇਗੀ ਨਾ, ਇੰਨੀ ਮਿਹਨਤ ਤੁਸੀਂ ਕਰਦੇ ਤਾਂ ਭੱਜ ਜਾਂਦੇ। ਅਤੇ ਵਰਤਮਾਨ ਸਮੇਂ ਸੇਵਾ ਦਾ ਵਾਯੂਮੰਡਲ ਬਣਿਆ ਹੋਇਆ ਹੈ। ਹੁਣ ਭਾਵੇਂ ਪ੍ਰੈਜ਼ੀਡੈਂਟ ਹੈ, ਭਾਵੇਂ ਪ੍ਰਾਇਮਿਨਿਸਟਰ ਹੈ, ਭਾਵੇਂ ਕੋਈ ਨੇਤਾ ਹਨ, ਮਜ਼ੇਰਿਟੀ ਇਹ ਤਾਂ ਮੰਨਦੇ ਹਨ ਕਿ ਕੰਮ ਚੰਗਾ ਹੈ, ਅਸੀਂ ਕਰ ਸਕਦੇ ਹਾਂ ਜਾਂ ਨਹੀਂ, ਉਹ ਗੱਲ ਵੱਖ ਹੈ। ਹਰੇਕ ਦਾ ਪਾਰੂ ਆਪਣਾ ਹੈ। ਪਰ ਚੰਗਾ ਕੰਮ ਹੈ ਅਤੇ ਇਹ ਕੰਮ ਹੋਰ ਅੱਗੇ ਵੱਧਨਾ ਚਾਹੀਦਾ ਇਹ ਤਾਂ ਕਹਿੰਦੇ ਹਨ ਨਾ! ਪਹਿਲੇ ਕੀ ਕਹਿੰਦੇ ਸਨ ਬ੍ਰਹਮਾਕੁਮਾਰੀਆਂ ਦੀ ਸ਼ਕਲ ਵੀ ਨਹੀਂ ਦੇਖਣਾ। ਜੇਕਰ ਸ਼ੁਰੂ ਵਿੱਚ ਨਿਮੰਤਰਣ ਦੇਣ ਜਾਂਦੇ ਸਨ ਤਾਂ ਦਰਵਾਜ਼ਾ ਬੰਦ ਕਰ ਦਿੰਦੇ ਸਨ। ਤਾਂ ਤੁਸੀਂ ਤਾਂ ਚੰਗੇ ਟਾਇਮ ਤੇ ਆਏ ਹੋ ਨਾ! ਸੇਵਾ ਦਾ ਚਾਂਸ ਬਹੁਤ ਹੈ। ਜਿੰਨੀ ਸੇਵਾ ਚਾਹੇ ਓਨੀ ਕਰ ਸਕਦੇ ਹੋ। ਹੁਣ ਸਭ ਸਮਝਦੇ ਹਨ ਕਿ ਸਾਕਾਰ ਬ੍ਰਹਮਾ ਦੇ ਬਾਅਦ ਵੀ ਬ੍ਰਹਮਾਕੁਮਾਰੀਆਂ ਨੇ ਸਿਲਵਰ ਜੁਬਲੀ ਵੀ ਮਨਾ ਲਈ, ਗੋਲਡਨ ਵੀ ਮਨਾ ਲਈ, ਹੁਣ ਡਾਇਮੰਡ ਤੱਕ ਪਹੁੰਚ ਗਏ ਹਨ ਕਿਉਂਕਿ ਕੋਈ ਵੀ ਵੱਡਾ ਗੁਰੂ ਚਲਾ ਜਾਂਦਾ ਹੈ ਤਾਂ ਗੜਬੜ ਹੋ ਜਾਂਦੀ ਹੈ। ਇੱਥੇ ਗੜਬੜ ਹੈ ਕੀ? ਇੱਥੇ ਤੇ ਹੋਰ ਹੀ ਵਿਧੀ ਹੈ, ਵਧਦਾ ਜਾਂਦਾ ਹੈ। ਤਾਂ ਇਸ ਤੋਂ ਸਿੱਧ ਹੈ ਕਿ ਇਹ ਕੰਮ ਕਰਾਉਣ ਵਾਲਾ ਬਾਪ ਪਰਮ ਆਤਮਾ ਹੈ, ਨਿਮਿਤ ਮਾਧਿਅਮ ਬ੍ਰਹਮਾ ਬਾਪ ਹੈ। ਹੁਣ ਵੀ ਮਾਧਿਅਮ ਬ੍ਰਹਮਾ ਬਾਪ ਹੈ। ਇਹ ਪਾਰਟ ਵੱਖ ਚੀਜ਼ ਹੈ ਲੇਕਿਨ ਮਾਧਿਅਮ ਡਰਾਮੇ ਵਿੱਚ ਪਹਿਲੇ ਸਾਕਾਰ ਬ੍ਰਹਮਾ ਰਿਹਾ ਅਤੇ ਹੁਣ ਫਰਿਸ਼ਤਾ ਰੂਪ ਵਿੱਚ ਬ੍ਰਹਮਾ ਹੈ। ਬ੍ਰਹਮਾ ਨੂੰ ਪਿਤਾ ਕਹਾਂਗੇ, ਰਚਤਾ ਤੇ ਬ੍ਰਹਮਾ ਹੈ ਨਾ। ਇਹ ਤਾਂ ਪਾਰਟ ਵਿੱਚ - ਵਿੱਚ ਦੀ ਬੱਚਿਆਂ ਦੀ ਪਾਲਣਾ ਕਰਨ ਦੇ ਲਈ ਨਿਮਿਤ ਹੈ। ਬਾਕੀ ਰਚਤਾ ਬ੍ਰਹਮਾ ਹੈ ਅਤੇ ਰਚਨਾ ਦੇ ਕੰਮ ਵਿੱਚ ਹੁਣ ਵੀ ਅੰਤ ਤੱਕ ਬ੍ਰਹਮਾ ਦਾ ਹੀ ਪਾਰਟ ਹੈ।

ਤਾਂ ਅੱਜ ਸਾਰੇ ਦਿਨ ਵਿੱਚ ਕਿਸ ਦੇ ਕੋਲ ਮਾਇਆ ਆਈ? ਕੋਈ ਪੋਤਰਾ - ਦੇਤਰਾ ਯਾਦ ਨਹੀਂ ਆਇਆ? ਤਾਂ ਸਦਾ ਇਵੇਂ ਸਮਰੱਥ ਰਹੋ ਅਤੇ ਇਸ ਦੀ ਸਭ ਤੋਂ ਸਹਿਜ ਵਿਧੀ ਹੈ ਦੇ ਸ਼ਬਦ ਯਾਦ ਰਖੋ। ਦੇ ਸ਼ਬਦ ਯਾਦ ਰਹਿ ਸਕਦੇ ਹਨ ਨਾ? ਸਾਰੀ ਮੁਰਲੀ ਭੁੱਲ ਜਾਵੇ ਪਰ ਦੇ

ਸ਼ਬਦ ਯਾਦ ਰੱਖੋ ਅਤੇ ਪ੍ਰੈਕਟਿਕਲ ਵਿੱਚ ਕਰਦੇ ਚੱਲੋ। ਉਹ ਦੋ ਸ਼ਬਦ, ਜਾਣਦੇ ਵੀ ਹੋ, ਕੋਈ ਨਵੀਂ ਗੱਲ ਨਹੀਂ ਹੈ, ਇੱਕ ਹੈ ਸ਼ੁਭ ਚਿੰਤਨ, ਨੈਗੇਟਿਵ ਨੂੰ ਵੀ ਪੋਜ਼ੀਟਿਵ ਕਰੋ, ਇਸ ਨੂੰ ਕਹਿੰਦੇ ਹਨ ਸ਼ੁਭ ਚਿੰਤਨ। ਨੈਗੇਟਿਵ ਪੋਜ਼ੀਟਿਵ ਹੋ ਸਕਦਾ ਹੈ ਅਤੇ ਬਦਲ ਸਕਦੇ ਹੋ ਸਿਰਫ ਚੈਕ ਕਰੋ ਕਿ ਕਰਮ ਕਰਦੇ ਵੀ ਸ਼ੁਭ ਚਿੰਤਨ ਚੱਲਿਆ? ਅਤੇ ਦੂਜਾ ਸਭ ਦੇ ਪ੍ਰਤੀ ਸ਼ੁਭ ਚਿੰਤਕ ਤਾਂ ਸ਼ੁਭ ਚਿੰਤਨ ਅਤੇ ਸ਼ੁਭ ਚਿੰਤਕ ਦੋਵਾਂ ਦਾ ਸੰਬੰਧ ਹੈ। ਜੇਕਰ ਸ਼ੁਭ ਚਿੰਤਨ ਨਹੀਂ ਹੈ ਤਾਂ ਸ਼ੁਭ ਚਿੰਤਕ ਵੀ ਨਹੀਂ ਬਣ ਸਕਦੇ। ਇਸਲਈ ਇਨ੍ਹਾਂ ਦੋ ਗੱਲਾਂ ਦਾ ਅਟੈਸ਼ਨ ਰੱਖਣਾ। ਸਮਝਾ? ਕੀ ਕਰੋਗੇ? ਇੱਥੇ ਹੀ ਨਹੀਂ ਭੁੱਲ ਜਾਣਾ, ਕਿਉਂਕਿ ਹੁਣ ਵੇਖਿਆ ਗਿਆ ਹੈ ਕਿ ਬਹੁਤ ਅਜਿਹੀਆਂ ਸਮੱਸਿਆਵਾਂ ਹਨ, ਲੋਕ ਹਨ ਜੋ ਤੁਹਾਡੀ ਵਾਣੀ ਤੋਂ ਨਹੀਂ ਸਮਝਦੇ ਲੇਕਿਨ ਸ਼ੁਭ ਚਿੰਤਕ ਬਣ ਸ਼ੁਭ ਵਾਏਬ੍ਰੇਸ਼ਨ ਦਵੇ ਤਾਂ ਬਦਲ ਜਾਂਦੇ ਹਨ। ਅਤੇ ਇੱਕ ਗੱਲ ਤੋਂ ਮੁਕਤ ਵੀ ਹੋਣਾ ਹੈ। ਇਸ ਬ੍ਰਾਹਮਣ ਜੀਵਨ ਵਿਚ ਮੁਕਤ ਹੋਣ ਵਾਲੇ ਹੋ ਨਾ, ਮੁਕਤ ਹੋਣ ਲਈ 9 ਗੱਲਾਂ ਦੱਸ ਦਿੱਤੀਆਂ, ਜੇਕਰ ਇਨ੍ਹਾਂ ਨੌਂ ਗੱਲਾਂ ਤੋਂ ਮੁਕਤ ਹੋ ਗਏ ਤਾਂ ਨੌਂ ਰਤਨ ਬਣ ਸਕਦੇ ਹੋ। ਤਾਂ ਅੱਜ ਬਾਪਦਾਦਾ ਇੱਕ ਗੱਲ ਦੀ ਸਮ੍ਰਿਤੀ ਦਵਾ ਰਹੇ ਹਨ - ਕਦੇ ਵੀ ਕੋਈ ਵੀ ਸਰੀਰਕ ਬਿਮਾਰੀ ਹੋਵੇ, ਮਨ ਦਾ ਤੁਫਾਨ ਹੋਵੇ, ਤਨ ਵਿਚ ਹਲਚਲ ਹੋਵੇ, ਪ੍ਰਵ੍ਰਤੀ ਵਿੱਚ ਹਲਚਲ ਹੋਵੇ, ਸੇਵਾ ਵਿਚ ਵੀ ਹਲਚਲ ਹੁੰਦੀ ਹੈ ਤਾਂ ਕਿਸੇ ਵੀ ਤਰ੍ਹਾਂ ਦੇ ਹਲਚਲ ਵਿੱਚ ਦਿਲਸ਼ਿਕਸਤ ਕਦੇ ਨਹੀਂ ਹੋਣਾ। ਵੱਡੀ ਦਿਲ ਵਾਲੇ ਬਣੋ। ਬਾਪ ਦੀ ਦਿਲ ਕਿੰਨੀ ਹੈ, ਛੋਟੀ ਹੈ ਕੀ! ਬਾਪ ਵੱਡੀ ਦਿਲ ਵਾਲੇ ਹਨ ਅਤੇ ਬੱਚੇ ਛੋਟੀ ਦਿਲ ਕਰ ਦਿੰਦੇ ਹਨ, ਬਿਮਾਰ ਹੋ ਗਏ ਤਾਂ ਰੋਣਾ ਸ਼ੁਰੂ ਕਰ ਦੇਣਗੇ। ਦਰਦ ਹੋ ਗਿਆ, ਦਰਦ ਹੋ ਗਿਆ। ਤਾਂ ਦਿਲ ਸ਼ਿਕਸਤ ਹੋਣਾ ਦਵਾਈ ਹੈ? ਬਿਮਾਰੀ ਚਲੀ ਜਾਵੇਗੀ ਜਾਂ ਵਧੇਗੀ? ਜਦੋਂ ਹਿਸਾਬ - ਕਿਤਾਬ ਆ ਗਿਆ, ਦਰਦ ਆ ਗਿਆ ਤਾਂ ਹਿਸਾਬ - ਕਿਤਾਬ ਆ ਗਿਆ ਨਾ, ਲੇਕਿਨ ਦਿਲ ਸ਼ਿਕਸਤ ਨਾਲ ਬਿਮਾਰੀ ਨੂੰ ਵਧਾ ਦਿੰਦੇ ਹੋ ਇਸਲਈ ਹਿੰਮਤ ਵਾਲੇ ਬਣੋ ਤਾਂ ਬਾਪ ਵੀ ਮਦਦਗਾਰ ਬਣਨਗੇ। ਇਵੇਂ ਨਹੀਂ, ਰੋ ਰਹੇ ਹੋ - ਹਾਏ ਕੀ ਕਰਾਂ ਅਤੇ ਫਿਰ ਸੋਚੋ ਬਾਬਾ ਦੀ ਤੇ ਮਦਦ ਹੈ ਹੀ ਨਹੀਂ। ਮਦਦ ਉਨ੍ਹਾਂ ਨੂੰ ਮਿਲਦੀ ਹੈ ਜੇ ਹਿੰਮਤ ਰੱਖਦੇ ਹਨ। ਪਹਿਲੇ ਬੱਚੇ ਦੀ ਹਿੰਮਤ ਫਿਰ ਬਾਪ ਦੀ ਮਦਦ ਹੈ। ਤਾਂ ਹਿੰਮਤ ਤੇ ਹਾਰ ਲਈ ਅਤੇ ਸੋਚਣ ਲਗਦੇ ਹੋ ਕਿ ਬਾਪ ਦੀ ਮਦਦ ਤੇ ਮਿਲੀ ਨਹੀਂ, ਬਾਬਾ ਵੀ ਟਾਇਮ ਤੇ ਤਾਂ ਕਰਦਾ ਹੀ ਨਹੀਂ ਹੈ! ਤਾਂ ਅੱਧੇ ਅੱਖਰ ਯਾਦ ਨਹੀਂ ਕਰੋ, ਬਾਬਾ ਮਦਦਗਾਰ ਹੈ ਲੇਕਿਨ ਕਿਸ ਦਾ? ਤਾਂ ਅੱਧਾ ਭੁੱਲ ਜਾਂਦੇ ਹੋ ਅਤੇ ਅੱਧਾ ਯਾਦ ਕਰਦੇ ਹੋ ਕਿ ਬਾਬਾ ਵੀ ਪਤਾ ਨਹੀਂ ਮਹਾਰਥੀਆਂ ਨੂੰ ਹੀ ਕਰਦਾ ਹੈ, ਸਾਨੂੰ ਤੇ ਕਰਦਾ ਹੀ ਨਹੀਂ ਹੈ, ਸਾਨੂੰ ਤੇ ਦਿੰਦਾ ਹੀ ਨਹੀਂ ਹੈ। ਪਹਿਲੇ ਤੁਸੀਂ, ਮਹਾਰਥੀ ਪਿੱਛੇ। ਲੇਕਿਨ ਦਿਲ ਸ਼ਿਕਸਤ ਨਹੀਂ ਬਣੇ ਅਤੇ ਮਨ ਵਿਚ ਜੇਕਰ ਕੋਈ ਉਲਝਣ ਆ ਵੀ ਜਾਂਦੀ ਹੈ ਤਾਂ ਅਜਿਹੇ ਸਮੇਂ ਤੇ ਨਿਰਣੇ ਸ਼ਕਤੀ ਚਾਹੀਦੀ ਅਤੇ ਨਿਰਣੇ ਸ਼ਕਤੀ ਤਾਂ ਆ ਸਕਦੀ ਹੈ ਜਦੋਂ ਤੁਹਾਡਾ ਮਨ ਬਾਪ ਦੇ ਵੱਲ ਹੋਵੇਗਾ। ਜੇਕਰ ਆਪਣੀ ਉਲਝਣ ਵਿਚ ਹੋਵੇ ਤਾਂ ਹਾਂ - ਨਾ, ਹਾਂ - ਨਾ, ਇਸੇ ਉਲਝਣ ਵਿਚ ਰਹਿ ਜਾਵੋਗੇ ਇਸਲਈ ਮਨ ਤੋਂ ਵੀ ਦਿਲਸ਼ਿਕਸਤ ਨਹੀਂ ਬਣੋ। ਅਤੇ ਧਨ ਵੀ ਹੇਠਾਂ ਉਪਰ ਹੁੰਦਾ ਹੈ, ਜਦ ਕਰੋੜ ਪਤੀਆਂ ਦਾ ਹੀ ਹੇਠਾਂ - ਉਪਰ ਹੁੰਦਾ ਹੈ ਤਾਂ ਤੁਸੀਂ ਲੋਕੀ ਉਸ ਦੇ ਅੱਗੇ ਕੀ ਹੋ। ਉਹ ਤੇ ਹੋਣਾ ਹੀ ਹੈ। ਲੇਕਿਨ ਤੁਸੀਂ ਲੋਕਾਂ ਨੂੰ ਨਿਸ਼ਚੇ ਪੱਕਾ ਹੈ ਕਿ ਜੇ ਬਾਪਦੇ ਸਾਥੀ ਹਨ, ਸੱਚੇ ਹਨ ਤਾਂ ਕਿਵੇਂ ਦੀ ਵੀ ਹਾਲਤ ਵਿੱਚ ਬਾਪਦਾਦਾ ਦਾਲ - ਰੋਟੀ ਜਰੂਰ ਖਿਲਾਵੇਗਾ। ਦੈ - ਦੋ ਸਬਜੀ ਨਹੀਂ ਖਵਾਏਗਾ, ਦਾਲ - ਰੋਟੀ ਖਵਾਏਗਾ। ਲੇਕਿਨ ਇਵੇਂ ਨਹੀਂ ਕਰਨਾ ਕਿ ਕੰਮ ਤੋਂ ਥੱਕ ਕੇ ਬੈਠ ਜਾਵੋ ਅਤੇ ਕਹੋ ਬਾਬਾ ਦਾਲ - ਰੋਟੀ ਖਵਾਏਗਾ। ਅਜਿਹੇ ਅਲਬੇਲੇ ਜਾਂ ਆਲਸ ਵਾਲੇ ਨੂੰ ਨਹੀਂ ਮਿਲੇਗਾ। ਬਾਕੀ ਸੱਚੀ ਦਿਲ ਤੇ ਸਾਹਿਬ ਰਾਜੀ ਹਨ। ਅਤੇ ਪਰਿਵਾਰ ਵਿੱਚ ਵੀ ਖਿਟਪਿਟ ਤਾਂ ਹੋਣੀ ਹੀ ਹੈ। ਜਦ ਤੁਸੀਂ ਲੋਕੀ ਕਹਿੰਦੇ ਹੋ ਅਤੀ ਦੇ ਬਾਦ ਅੰਤ ਹੋਣਾ ਹੈ, ਕਹਿੰਦੇ ਹੋ। ਅਤਿ ਵਿੱਚ ਜਾ ਰਿਹਾ ਹੈ ਅਤੇ ਜਾਣਾ ਹੈ ਤਾਂ ਪਰਿਵਾਰ ਵਿਚ ਖਿਟਪਿਟ ਨਾ ਹੋਵੇ, ਇਹ ਨਹੀਂ ਹੋਣਾ ਹੈ, ਹੋਣਾ ਹੈ! ਲੇਕਿਨ ਤੁਸੀਂ ਟਰੱਸਟੀ ਬਣ, ਸਾਖਸ਼ੀ ਬਣ ਪ੍ਰਸਥਿਤੀ ਨੂੰ ਬਾਪ ਤੋਂ ਸ਼ਕਤੀ ਲੈਕੇ ਹਲ ਕਰੋ। ਗ੍ਰਹਿਸਥੀ ਬਣਕੇ ਸੋਚੋਗੇ ਤਾਂ ਹੋਰ ਗੜਬੜ ਹੋਵੇਗੀ। ਪਹਿਲੇ ਬਿਲਕੁਲ ਨਿਆਰੇ ਟਰੱਸਟੀ ਬਣ ਜਾਵੋ। ਮੇਰਾ ਨਹੀਂ। ਇਹ ਮੇਰਾਪਨ - ਮੇਰਾ ਨਾਮ ਖਰਾਬ ਹੋਵੇਗਾ, ਮੇਰੀ ਗਲਾਨੀ ਹੋਵੇਗੀ, ਮੇਰਾ ਬੱਚਾ ਅਤੇ ਮੈਨੂੰ... ਮੇਰੀ ਸੱਸ ਮੇਰੇ ਨਾਲ ਇਵੇਂ ਕਰਦੀ ਹੈ... ਇਹ ਮੇਰਾਪਨ ਆਉਂਦਾ ਹੈ ਨਾ ਤਾਂ ਸਭ ਗੱਲਾਂ ਆਉਂਦੀਆਂ ਹਨ। ਮੇਰਾ ਜਿੱਥੇ ਵੀ ਆਇਆ ਉੱਥੇ ਬੁੱਧੀ ਦਾ ਫੇਰਾ ਹੋ ਜਾਂਦਾ ਹੈ, ਬਦਲ ਜਾਂਦੇ ਹਨ। ਜੇਕਰ ਬੁੱਧੀ ਕਿੱਥੇ ਵੀ ਉਲਝਣ ਵਿਚ ਬਦਲਦੀ ਹੈ ਤਾਂ ਸਮਝ ਲਵੋ ਇਹ ਮੇਰਾਪਨ ਹੈ, ਉਸ ਨੂੰ ਚੈਕ ਕਰੋ ਅਤੇ ਜਿੰਨਾਂ ਸੁਲਝਾਉਣ ਦੀ ਕੋਸ਼ਿਸ਼ ਕਰੋਗੇ ਉਤਨਾ ਉਲਝੇਗਾ ਇਸਲਈ ਸਾਰੀਆਂ ਗੱਲਾਂ ਵਿੱਚ ਕੀ ਨਹੀਂ ਬਣਨਾ ਹੈ? ਦਿਲਸ਼ਿਕਸਤ ਨਹੀਂ ਬਣਨਾ ਹੈ। ਕੀ ਨਹੀਂ ਬਣੇਗੇ? (ਦਿਲਸ਼ਿਕਸਤ) ਸਿਰਫ ਕਹਿਣਾ ਨਹੀਂ ਕਰਨਾ ਹੈ। ਭਗਵਾਨ ਦੇ ਬੱਚੇ ਹੋ ਇਹ ਤੇ ਪੱਕਾ ਵਾਧਾ ਹੈ ਨਾ, ਇਸ ਨੂੰ ਤੇ ਮਾਇਆ ਵੀ ਨਹੀਂ ਹਿਲਾ ਸਕਦੀ। ਜਦ ਇਹ ਪੱਕਾ ਵਾਇਦਾ ਹੈ, ਨਿਸ਼ਚੇ ਹੈ ਤਾਂ ਭਗਵਾਨ ਦੇ ਬੱਚੇ ਵੀ ਦਿਲਸ਼ਿਕਸਤ ਹੋ ਜਾਣ, ਤਾਂ ਵੱਡੀ ਦਿਲ ਰੱਖਣ ਵਾਲੇ ਕੌਣ ਹੋਣਗੇ? ਹੋਰ ਕੋਈ ਹੋਣਗੇ? ਤੁਸੀਂ ਹੀ ਹੋ ਨਾ! ਤਾਂ ਕੀ ਕਰੋਗੇ? ਹੁਣ ਸਮਰਥ ਬਣੋ ਅਤੇ ਸਨ ਸ਼ੋਜ ਫਾਦਰ ਦਾ ਪਾਠ ਪੱਕਾ ਕਰੋ। ਕੱਚਾ ਨਹੀਂ ਕਰੋ, ਪੱਕਾ ਕਰੋ। ਸਾਰੇ ਹਿੰਮਤ ਵਾਲੇ ਹੋ ਨਾ? ਹਿੰਮਤ ਹੈ? ਅੱਛਾ।

ਚਾਰੋ ਪਾਸੇ ਦੇ ਸਰਵ ਸਮੱਰਥ ਆਤਮਾਵਾਂ ਨੂੰ, ਸਰਵ ਮਾਇਆ ਜਿੱਤ, ਪ੍ਰਕ੍ਰਿਤੀ ਜਿੱਤ ਆਤਮਾਵਾਂ ਨੂੰ, ਸਦਾ ਸਨ ਸ਼ੋਜ ਫਾਦਰ ਕਰਨ ਵਾਲੇ ਬੱਚਿਆਂ ਨੂੰ, ਸਦਾ ਦਿਲ ਖੁਸ਼ ਰਹਿਣ ਵਾਲੇ ਬੱਚਿਆਂ ਨੂੰ ਬਾਪਦਾਦਾ ਦਾ ਯਾਦ - ਪਿਆਰ ਅਤੇ ਨਮਸਤੇ।

ਅੱਜ ਵਿਦੇਸ਼ ਵਾਲੇ ਬੱਚੇ ਵੀ ਬਹੁਤ ਯਾਦ ਆ ਰਹੇ ਹਨ। ਚਾਰੋ ਪਾਸਿਓਂ ਮਧੂਬਨ ਦੀ ਲਗਨ ਲੱਗੀ ਹੋਈ ਹੈ। ਬਾਪਦਾਦਾ ਵੀ ਸਾਰੇ ਬੱਚਿਆਂ ਨੂੰ ਸਾਮਣੇ ਵੇਖ ਵਿਸ਼ੇਸ਼ ਯਾਦ ਅਤੇ ਸੇਵਾ ਦਾ ਯਾਦ - ਪਿਆਰ ਦੇ ਰਹੇ ਹਨ।

ਬਾਪਦਾਦਾ ਨੇ ਨੌਂ ਰਤਨਾਂ ਵਿੱਚ ਆਉਣ ਦੇ ਲਈ ਜਿਹੜੀਆਂ ਨੌਂ ਗੱਲਾਂ ਤੋਂ ਮੁਕਤ ਬਣਨ ਦਾ ਇਸ਼ਾਰਾ ਦਿੱਤਾ ਹੈ ਇਹ ਹੇਠਾਂ ਲਿਖੀਆਂ

ਹਨ :- 1. ਕ੍ਰੋਧ ਮੁਕਤ 2. ਵਿਅਰਥ ਸੰਕਲਪ ਮੁਕਤ। 3. ਲਗਾਵ ਮੁਕਤ। 4. ਪਰਮਤ, ਪਰ ਚਿੰਤਨ ਅਤੇ ਪਰਦਰਸ਼ਨ ਮੁਕਤ। 5. ਅਭਿਮਾਨ ਜਾਂ ਅਪਮਾਨ ਮੁਕਤ 6. ਝਮੇਲਾ ਮੁਕਤ। 7. ਵਿਅਰਥ ਬੋਲ, ਡਿਸਟਰਬ ਕਰਨ ਵਾਲੇ ਬੋਲ ਤੋਂ ਮੁਕਤ। 8. ਅਪ੍ਰਸੰਨਤਾ ਮੁਕਤ। 9. ਦਿਲਸ਼ਿਕਸ਼ਤ ਮੁਕਤ।

ਵਰਦਾਨ:- ਡਬਲ ਲਾਈਟ ਸਥਿਤੀ ਦਵਾਰਾ ਉੱਡਦੀ ਕਲਾ ਦਾ ਅਨੁਭਵ ਕਰਨ ਵਾਲੇ ਸਰਵ ਬੰਧਨਮੁਕਤ ਭਵ ਚਲਦੇ ਫਿਰਦੇ ਇਹ ਹੀ ਸਮਿਤੀ ਰਹੇ ਕਿ ਮੈਂ ਡਬਲ ਲਾਈਟ ਸਥਿਤੀ ਵਿਚ ਰਹਿਣ ਵਾਲਾ ਫਰਿਸ਼ਤਾ ਹਾਂ। ਫਰਿਸ਼ਤਾ ਮਤਲਬ ਉੱਡਣ ਵਾਲਾ, ਲਾਈਟ ਚੀਜ ਸਦਾ ਉੱਪਰ ਜਾਂਦੀ ਹੈ, ਹੇਠਾਂ ਨਹੀਂ ਆਉਂਦੀ। ਅੱਧਾਕਲਪ ਤੋਂ ਹੇਠਾਂ ਰਹੇ ਹੁਣ ਉੱਡਣ ਦਾ ਸਮਾਂ ਹੈ ਇਸਲਈ ਚੈਕ ਕਰੋ ਕਿ ਕੋਈ ਵੀ ਬੋਲ ਜਾਂ ਬੰਧਨ ਤਾਂ ਨਹੀਂ ਹੈ? ਆਪਣੇ ਕਮਜ਼ੋਰ ਸੰਸਕਾਰ ਦਾ, ਵਿਅਰਥ ਸੰਕਲਪ ਦਾ, ਦੇਹਭਾਨ ਦਾ ਬੰਧਨ ਜਾਂ ਬੋਲ ਬਹੁਤ ਸਮੇਂ ਚਲਦਾ ਰਿਹਾ ਤਾਂ ਅੰਤ ਵਿਚ ਹੇਠਾਂ ਲੈ ਆਵੇਗਾ, ਇਸਲਈ ਬੰਧਨ ਮੁਕਤ ਬਣ ਡਬਲ ਲਾਈਟ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ।

ਸਲੋਗਨ:- ਮਨਸਾ ਸੇਵਾ ਉਹ ਹੀ ਕਰ ਸਕਦੇ ਹਨ ਜਿਨ੍ਹਾਂ ਦੇ ਕੋਲ ਸ਼ੁੱਧ ਸੰਕਲਪਾਂ ਦੀ ਸ਼ਕਤੀ ਜਮਾਂ ਹੈ।

ਸੂਚਨਾ :- ਅੱਜ ਅੰਤਰਰਾਸ਼ਟਰੀਏ ਯੋਗ ਦਿਵਸ ਤੀਸਰਾ ਇਤਵਾਰ ਹੈ, ਸ਼ਾਮ 6.30 ਤੋਂ 7.30 ਵਜੇ ਤੱਕ ਸਾਰੇ ਭੈਣ - ਭਾਈ ਯੋਗ ਅਭਿਆਸ ਵਿੱਚ ਅਨੁਭਵ ਕਰਨ ਕਿ ਮੈਂ ਦਿਵਿਯ ਆਕਰਸ਼ਣਮੂਰਤ ਆਤਮਾ ਵਿਸ਼ਵ ਗਗਨ ਵਿੱਚ ਚਮਕ ਰਹੀ ਹਾਂ। ਮੇਰੀ ਦੀਵਿਯਤਾ ਅਤੇ ਪਵਿਤ੍ਰਤਾ ਨਾਲ ਆਤਮਾਵਾਂ ਨੂੰ ਸਾਖਸ਼ਾਤਕਾਰ ਹੋ ਰਹੇ ਹਨ। ਆਪਣੇ ਰਾਹ ਤੋਂ ਭਟਕੀ ਹੋਈਆਂ ਆਤਮਾਵਾਂ ਦੁਬਾਰਾ ਸਚਾਈ ਦੇ ਰਾਹ ਤੇ ਵੱਧ ਰਹੀਆਂ ਹਨ।